



5 ਮਈ 2022

ਵੈਸਟ ਆਫ ਸਕਾਟਲੈਂਡ ਹਾਊਜ਼ਿੰਗ ਐਸੋਸੀਏਸ਼ਨ (West of Scotland Housing Association) ਕੋਲ ਤਜਵੀਜ਼ ਕੀਤਾ ਗਿਆ ਤਬਾਦਲਾ

ਕਿਰਪਾ ਕਰਕੇ ਸਿਵਿਕਾ ਇਲੈਕਸ਼ਨ ਸਰਵਿਸਜ਼ (Civica Election Services) ਵੱਲੋਂ ਨਾਲ ਨੱਥੀ ਕੀਤਾ ਗਿਆ ਬੈਲਟ ਪੇਪਰ ਦੇਖੋ ਜਿਸਨੂੰ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਵੈਸਟ ਆਫ ਸਕਾਟਲੈਂਡ ਹਾਊਜ਼ਿੰਗ ਐਸੋਸੀਏਸ਼ਨ ਨੂੰ ਤਬਦੀਲ ਕਰਨ ਦੀ ਸਾਡੀ ਤਜਵੀਜ਼ ਵਾਸਤੇ ਸੁਤੰਤਰ ਤੌਰ 'ਤੇ ਕਿਰਾਏਦਾਰਾਂ ਕੋਲੋਂ ਵੋਟਾਂ ਪੁਆਉਣ ਦੀ ਪ੍ਰਕਿਰਿਆ ਲਈ ਨਿਯੁਕਤ ਕੀਤਾ ਗਿਆ ਹੈ ਜੋ ਤਬਾਦਲੇ ਸੰਬੰਧੀ ਵਾਅਦਿਆਂ ਦੇ ਉਸ ਪੈਕੇਜ ਉੱਤੇ ਆਧਾਰਿਤ ਹੈ ਜੋ ਅਸੀਂ ਤੁਹਾਡੇ ਨਾਲ ਸੁਰੱਖਿਅਤ ਕੀਤਾ ਹੈ।

ਚਾਰਿੰਗ ਕਰੋਸ ਹਾਊਜ਼ਿੰਗ ਐਸੋਸੀਏਸ਼ਨ (Charing Cross Housing Association) ਦੀ ਪ੍ਰਬੰਧਕੀ ਕਮੇਟੀ ਵੈਸਟ ਆਫ ਸਕਾਟਲੈਂਡ ਹਾਊਜ਼ਿੰਗ ਐਸੋਸੀਏਸ਼ਨ ਨੂੰ ਤਬਾਦਲੇ ਦਾ ਪੂਰਨ ਸਮਰਥਨ ਕਰਦੀ ਹੈ। ਇਹ ਤਬਾਦਲਾ ਵੈਸਟ ਆਫ ਸਕਾਟਲੈਂਡ ਨੂੰ ਉਹਨਾਂ ਵਾਅਦਿਆਂ ਨੂੰ ਨੇਪਰੇ ਚਾੜ੍ਹਨ ਦੇ ਯੋਗ ਬਣਾਵੇਗਾ ਜਿਨ੍ਹਾਂ ਦਾ ਵਰਣਨ ਮਾਰਚ ਦੇ ਸ਼ੁਰੂ ਵਿੱਚ ਡਾਕ ਰਾਹੀਂ ਤੁਹਾਨੂੰ ਮਿਲੇ 'ਸਟੇਜ 1 ਨੋਟਿਸ' ਦਸਤਾਵੇਜ਼ ਵਿੱਚ ਕੀਤਾ ਗਿਆ ਸੀ। ਹਾਲਾਂਕਿ, ਇਸ ਬਾਰੇ ਫੈਸਲਾ ਚਾਰਿੰਗ ਕਰੋਸ ਦੇ ਕਿਰਾਏਦਾਰਾਂ ਨੇ ਕਰਨਾ ਹੈ ਕਿ ਕੀ ਵੈਸਟ ਆਫ ਸਕਾਟਲੈਂਡ (West of Scotland) ਕੋਲ ਤਬਾਦਲਾ ਹੋਣਾ ਚਾਹੀਦਾ ਹੈ ਜਾਂ ਨਹੀਂ।

ਤਬਾਦਲਾ ਕੇਵਲ ਤਾਂ ਹੀ ਹੋਵੇਗਾ ਜੇ ਬੈਲਟ ਵਿੱਚ ਵੋਟਾਂ ਪਾਉਣ ਵਾਲੇ ਜ਼ਿਆਦਾਤਰ ਕਿਰਾਏਦਾਰ ਇਸਦਾ ਸਮਰਥਨ ਕਰਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀ ਆਵਾਜ਼ ਸੁਣੀ ਜਾਂਦੀ ਹੈ, ਕਿਰਪਾ ਕਰਕੇ ਆਪਣੀ ਵੋਟ ਜਲਦੀ ਤੋਂ ਜਲਦੀ ਪਾਓ।

ਬੈਲਟ ਦੀ ਪ੍ਰਕਿਰਿਆ ਨੂੰ ਘੱਟੋ-ਘੱਟ 28 ਦਿਨ ਚੱਲਣ ਦੀ ਲੋੜ ਹੁੰਦੀ ਹੈ। ਇਸ ਪ੍ਰਕਿਰਿਆ ਦੀ ਸ਼ੁਰੂਆਤ **6 ਮਈ 2022 ਨੂੰ ਹੋਵੇਗੀ ਅਤੇ ਇਹ 6 ਜੂਨ 2022 ਨੂੰ ਸ਼ਾਮ 5 ਵਜੇ ਸਮਾਪਤ ਹੋਵੇਗੀ।**

ਬੈਲਟ ਦੀ ਪ੍ਰਕਿਰਿਆ ਨੂੰ ਸਿਵਿਕਾ ਇਲੈਕਸ਼ਨ ਸਰਵਿਸਜ਼ (Civica Election Services) (CES) ਦੁਆਰਾ ਚਲਾਇਆ ਜਾ ਰਿਹਾ ਹੈ ਜੋ ਬੈਲਟ ਅਤੇ ਵੋਟਾਂ ਪੁਆਉਣ ਸੰਬੰਧੀ ਸੇਵਾਵਾਂ ਲਈ ਯੂਕੇ ਦੇ ਮੋਹਰੀ ਸੁਤੰਤਰ ਪ੍ਰਦਾਨਕਾਂ ਵਿੱਚੋਂ ਇੱਕ ਹੈ। ਤੁਸੀਂ CES ਬਾਰੇ ਉਹਨਾਂ ਦੀ ਵੈੱਬਸਾਈਟ ਉੱਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ – www.civica.com/en-gb/civica-election-services/

ਤੁਸੀਂ ਅੱਜ ਤੋਂ ਵੋਟ ਪਾ ਸਕਦੇ ਹੋ:

- ਐਨਲਾਈਨ
- ਫੋਨ ਦੁਆਰਾ
- ਵਾਪਸੀ ਡਾਕ-ਖਰਚ ਅਦਾ ਕੀਤੇ ਲਿਫਾਫੇ ਵਿੱਚ ਆਪਣਾ ਬੈਲਟ ਪੇਪਰ ਪਾਕੇ ਡਾਕ ਰਾਹੀਂ ਭੇਜਣ ਦੁਆਰਾ
- ਆਪਣੇ ਬੈਲਟ ਪੇਪਰ ਨੂੰ Charing Cross HA office ਜੋ 31 Ashley Street, Glasgow, G3 6DR ਵਿਖੇ ਸਥਿਤ ਹੈ, ਵਿਖੇ ਇੱਕ ਸੁਰੱਖਿਅਤ ਬੈਲਟ ਬਾਕਸ ਵਿੱਚ ਪਾਉਣ ਦੁਆਰਾ
- ਲਿਖਤੀ ਸੰਦੇਸ਼ ਰਾਹੀਂ

ਵੋਟ ਪਾਉਣਾ ਆਸਾਨ ਹੈ ਅਤੇ ਤੁਹਾਡਾ ਬੈਲਟ ਪੇਪਰ ਤੁਹਾਨੂੰ ਦੱਸੇਗਾ ਕਿ ਉੱਪਰ ਸੂਚੀਬੱਧ ਤਰੀਕਿਆਂ ਰਾਹੀਂ ਵੋਟ ਕਿਵੇਂ ਪਾਉਣੀ ਹੈ। ਵੋਟ-ਪ੍ਰਕਿਰਿਆ ਦੀ ਮਿਆਦ ਦੌਰਾਨ ਚਾਰਿੰਗ ਕਰੋਸ ਅਤੇ ਵੈਸਟ ਆਫ ਸਕਾਟਲੈਂਡ (Charing Cross and West of Scotland) ਦਾ ਅਮਲਾ ਕਿਰਾਏਦਾਰਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਤੁਹਾਡੇ ਇਲਾਕੇ ਵਿੱਚ ਆਵੇਗਾ। ਸਾਨੂੰ ਬੈਲਟ ਪੇਪਰ ਪਾਏ ਹੋਏ ਤੁਹਾਡੇ ਸੀਲਬੰਦ ਲਿਫਾਫੇ ਨੂੰ CES ਨੂੰ ਡਾਕ ਰਾਹੀਂ ਭੇਜਕੇ ਖੁਸ਼ੀ ਹੋਵੇਗੀ।

6 ਜੂਨ ਨੂੰ ਵੋਟਾਂ ਦੀ ਪ੍ਰਕਿਰਿਆ ਸਮਾਪਤ ਹੋਣ ਦੇ ਬਾਅਦ ਛੇਤੀ ਹੀ ਅਸੀਂ ਸਾਰੇ ਕਿਰਾਏਦਾਰਾਂ ਨੂੰ ਸਿੱਟੇ ਬਾਰੇ ਜਾਣਕਾਰੀ ਦੇਵਾਂਗੇ। ਤਹਿ ਦਿਲੋ

ਜੌਹਨ ਮਲਹੋਲੈਂਡ (John Mulholland)
ਅੰਤਰਿਮ ਨਿਰਦੇਸ਼ਕ (Interim Director)